



Punjab Government Gazette

Published by Authority

No. 51] CHANDIGARH, FRIDAY, DECEMBER 18, 2020 (AGRAHAYANA 27, 1942 SAKA)

PART I

Punjab Government Notifications and Orders

ਪੰਜਾਬ ਸਰਕਾਰ

ਗ੍ਰਹਿ ਮਾਮਲੇ ਤੇ ਨਿਆਂ ਵਿਭਾਗ
(ਅਦਾਲਤੀ-2 ਸ਼ਾਖਾ)

ਹੁਕਮ

ਇਹ ਕਿ ਸ਼੍ਰੀ ਸੰਜੀਵ ਗੁਪਤਾ ਪੁੱਤਰ ਲੇਟ ਸ਼੍ਰੀ ਓਮ ਪ੍ਰਕਾਸ਼ ਗੁਪਤਾ, ਜ਼ਿਲ੍ਹਾ ਅਟਾਰਨੀ (ਪ੍ਰਾਸੀਕਿਊਸ਼ਨ) ਪਟਿਆਲਾ ਦੀ 58 ਸਾਲਾ ਸੇਵਾ ਨਿਵਿਰਤੀ ਦੀ ਮਿਤੀ 30.11.2020 ਹੈ।

2. ਸ਼੍ਰੀ ਸੰਜੀਵ ਗੁਪਤਾ, ਜ਼ਿਲ੍ਹਾ ਅਟਾਰਨੀ ਨੇ ਆਪਣੀ ਪ੍ਰਤੀ-ਬੇਨਤੀ ਮਿਤੀ ਨਿੱਲ ਰਾਹੀਂ ਸਰਕਾਰ ਨੂੰ ਬੇਨਤੀ ਕੀਤੀ ਕਿ ਉਸ ਦੇ ਸੇਵਾ ਕਾਲ ਵਿੱਚ ਮਿਤੀ 01.12.2020 ਤੋਂ 30.11.2021 ਤੱਕ ਦਾ ਵਾਧਾ ਕੀਤਾ ਜਾਵੇ। ਡਾਇਰੈਕਟਰ ਪ੍ਰਾਸੀਕਿਊਸ਼ਨ ਤੇ ਲਿਟੀਗੇਸ਼ਨ ਵੱਲੋਂ ਆਪਣੇ ਨੋਟ ਮਿਤੀ 15.09.2020 ਰਾਹੀਂ ਇਸ ਅਧਿਕਾਰੀ ਦੀ ਪ੍ਰਤੀ-ਬੇਨਤੀ ਤੇ ਹੇਠਾਂ ਅਨੁਸਾਰ ਸਿਫਾਰਸ਼ ਕੀਤੀ ਗਈ:-

“I have carefully gone through the application of Sh. Sanjiv Gupta, District Attorney (Prosecution), Patiala. He has done appreciable work during his tenure as such. He has been handling important and sensitive cases. He is very hard working and intelligent Officer. He is completing the age of 58 years in November, 2020 and is retiring on 30.11.2020.

In order to complete most important pending works of the Department, in time, his services are urgently required. Keeping in view the public interest, I strongly recommend his case for extension in service for another one year i.e. 01.12.2020 to 30.11.2021.”

3. ਡਾਇਰੈਕਟਰ, ਪ੍ਰਾਸੀਕਿਊਸ਼ਨ ਤੇ ਲਿਟੀਗੇਸ਼ਨ ਦੀ ਉਕਤ ਸਿਫਾਰਸ਼ ਅਨੁਸਾਰ, ਸ਼੍ਰੀ ਸੰਜੀਵ ਗੁਪਤਾ, ਜ਼ਿਲ੍ਹਾ ਅਟਾਰਨੀ (ਪ੍ਰਾਸੀਕਿਊਸ਼ਨ) ਪਟਿਆਲਾ ਕਾਰਜਕਾਲ ਦੌਰਾਨ, ਇਸ ਅਧਿਕਾਰੀ ਦਾ ਕੰਮ ਪ੍ਰਸ਼ੰਸਾਯੋਗ ਰਿਹਾ ਹੈ ਅਤੇ ਉਸ ਕੋਲ ਕੁਝ ਬਹੁਤ ਹੀ ਸੰਜੀਦਾ ਮਸਲੇ ਡੀਲ ਕੀਤੇ ਜਾ ਰਹੇ ਹਨ।

4. ਪੰਜਾਬ ਸਰਕਾਰ ਅਧੀਨ ਕੰਮ ਕਰਦੇ ਅਧਿਕਾਰੀਆਂ/ਕਰਮਚਾਰੀਆਂ ਦੀ ਸੇਵਾ ਨਿਵਿਰਤੀ ਉਪਰੰਤ ਸੇਵਾਕਾਲ ਵਿੱਚ ਵਾਧੇ ਸਬੰਧੀ, ਵਿੱਤ ਵਿਭਾਗ ਦੇ ਪੱਤਰ ਨੰ: 22/2/2012-3 ਐਫ.ਪੀ.2/237 ਮਿਤੀ 02.03.2020 ਰਾਹੀਂ ਪੰਜਾਬ ਸਿਵਲ ਸੇਵਾਵਾਂ, ਵਾਲੂਯਮ-1, ਪਾਰਟ-1 ਦੇ ਨਿਯਮ 3.26 ਵਿੱਚ ਸੋਧ ਕੀਤੀ ਗਈ ਹੈ, ਜਿਸ ਦੀ ਪ੍ਰੋਵੀਜ਼ੋ ਵਿੱਚ ਹੇਠ ਅਨੁਸਾਰ ਉਪਬੰਧ ਹੈ:-

Provided further that no Government employee, shall be retained in service, after the completion of his extended period of Service. However under exceptional circumstances, if the State Government considers it necessary and expedient so to do in public interest, it may extend the Service of a Government employee beyond the aforesaid limit, for the reasons to be recorded, in writing.

5. ਇਸ ਮਾਮਲੇ ਸਬੰਧੀ ਮਾਨਯੋਗ ਮੁੱਖ ਮੰਤਰੀ, ਪੰਜਾਬ ਜੀ ਵੱਲੋਂ ਮਿਤੀ 17.11.2020 ਨੂੰ ਹੇਠ ਅਨੁਸਾਰ ਹੁਕਮ ਕੀਤੇ ਗਏ :-
“After careful consideration, it is felt that the term of Sh. Sanjiv Gupta, District Attorney, Patiala may be extended for one year. The Department may do so after obtaining necessary approval/consent from the Department of Personnel and Finance.”
6. ਮਾਨਯੋਗ ਮੁੱਖ ਮੰਤਰੀ ਜੀ ਦੇ ਹੁਕਮਾਂ ਅਨੁਸਾਰ, ਇਹ ਮਾਮਲਾ ਵਿੱਤ ਵਿਭਾਗ ਅਤੇ ਪ੍ਰਸ਼ੋਨਲ ਵਿਭਾਗ ਨਾਲ ਟੇਕ-ਅੱਪ ਕੀਤਾ ਗਿਆ। ਵਿੱਤ ਵਿਭਾਗ ਵੱਲੋਂ ਇਸ ਸਬੰਧੀ ਮਿਤੀ 25.11.2020 ਨੂੰ ਹੇਠ ਅਨੁਸਾਰ ਪ੍ਰਵਾਨਗੀ ਦਿੱਤੀ ਗਈ:-
“ਵਿੱਤ ਵਿਭਾਗ ਪ੍ਰਬੰਧਕੀ ਵਿਭਾਗ ਵੱਲੋਂ ਸ਼੍ਰੀ ਸੰਜੀਵ ਗੁਪਤਾ, ਜ਼ਿਲ੍ਹਾ ਅਟਾਰਨੀ, ਪਟਿਆਲਾ ਦੇ ਮਿਤੀ 1.12.2020 ਤੋਂ 30.11.2020 ਤੱਕ ਵਾਧਾ ਦੇਣ ਸਬੰਧੀ ਪ੍ਰਾਪਤ ਤਜਵੀਜ਼ ਤੇ ਸਹਿਮਤੀ ਦਿੰਦਾ ਹੈ।”
7. ਪ੍ਰਸ਼ੋਨਲ ਵਿਭਾਗ ਵੱਲੋਂ ਇਸ ਸਬੰਧੀ ਮਿਤੀ 26.11.2020 ਨੂੰ ਇਸ ਮਾਮਲੇ ਸਬੰਧੀ ਹੇਠ ਅਨੁਸਾਰ ਸਲਾਹ/ਪ੍ਰਵਾਨਗੀ ਦਿੱਤੀ ਗਈ ਹੈ:-
“ਪ੍ਰਸ਼ੋਨਲ ਵਿਭਾਗ ਸਲਾਹ ਦਿੰਦਾ ਹੈ ਕਿ ਰਿਟਾਇਰਮੈਂਟ ਉਪਰੰਤ ਸੇਵਾਕਾਲ ਵਿੱਚ ਵਾਧਾ ਦੇਣ ਸਬੰਧੀ ਪਾਲਿਸੀ/ਹਦਾਇਤਾਂ ਵਿੱਤ ਵਿਭਾਗ ਵੱਲੋਂ ਜਾਰੀ ਕੀਤੀਆਂ ਗਈਆਂ ਹਨ, ਇਸ ਲਈ ਸ਼੍ਰੀ ਸੰਜੀਵ ਗੁਪਤਾ, ਜ਼ਿਲ੍ਹਾ ਅਟਾਰਨੀ, ਪਟਿਆਲਾ ਨੂੰ ਸੇਵਾ ਉਪਰੰਤ ਸੇਵਾਕਾਲ ਵਿੱਚ ਇੱਕ ਸਾਲ ਦਾ ਵਾਧਾ ਦੇਣ ਸਬੰਧੀ ਜੇਕਰ ਵਿੱਤ ਵਿਭਾਗ ਵੱਲੋਂ ਪ੍ਰਵਾਨਗੀ ਦਿੱਤੀ ਜਾਂਦੀ ਹੈ ਤਾਂ ਪ੍ਰਸ਼ੋਨਲ ਵਿਭਾਗ ਨੂੰ ਇਸ ਸਬੰਧੀ ਕੋਈ ਇਤਰਾਜ਼ ਨਹੀਂ ਹੈ।”
8. ਇਸ ਲਈ ਲੋਕ ਹਿੱਤ ਵਿੱਚ, ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ ਸ਼੍ਰੀ ਸੰਜੀਵ ਗੁਪਤਾ, ਜ਼ਿਲ੍ਹਾ ਅਟਾਰਨੀ ਦੇ ਸੇਵਾਕਾਲ ਵਿੱਚ ਮਿਤੀ 01/12/2020 ਤੋਂ ਮਿਤੀ 30/11/2021 ਤੱਕ ਇੱਕ ਸਾਲ ਦਾ ਵਾਧਾ ਕਰਨ ਦੀ ਪ੍ਰਵਾਨਗੀ ਦਿੰਦੇ ਹਨ।

ਸਹੀ/-

ਅਨੁਰਾਗ ਅੱਗਰਵਾਲ, ਆਈ.ਏ.ਐਸ.,
ਵਧੀਕ ਮੁੱਖ ਸਕੱਤਰ, ਪੰਜਾਬ ਸਰਕਾਰ,
ਗ੍ਰਹਿ ਮਾਮਲੇ ਤੇ ਨਿਆਂ ਵਿਭਾਗ।

ਚੰਡੀਗੜ੍ਹ
ਮਿਤੀ 26 ਨਵੰਬਰ, 2020